

## ਸਲਾਮ

### (ਫਿਲੇਮੇਨ 1-3)

ਪੁਰਾਣੇ ਖਤਾਂ ਵਿਚ ਹੋਵੇ ਜਾਂ ਅੱਜ ਕੱਲ ਦੇ ਈਮੇਲਾਂ ਵਿਚ ਸਲਾਮ ਜਾਂ ਨਮਸਕਾਰ ਆਮ ਤੌਰ ਤੇ ਠਹਿਰਾਏ ਹੋਏ ਛਾਰਮੂਲੇ ਹੁੰਦੇ ਹਨ, ਜਿਸ ਨਾਲ ਲੇਖਕ ਸਾਵਧਾਨੀ ਨਾਲ ਸੰਦੇਸ਼ ਦੀ ਸ਼ੁਰੂਆਤ ਕਰਦਾ ਹੈ। ਜਿਸ ਕਾਰਣ ਕਈ ਵਾਰੀ ਉਨ੍ਹਾਂ ਨੂੰ ਛੇਤੀ ਨਾਲ ਪੜ੍ਹਿਆ ਜਾਂਦਾ ਹੈ ਜਾਂ ਸਾਰਾ ਹੀ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਪਾਠਕ ਛੇਤੀ ਨਾਲ ਖਤ ਦੇ ਵਿਸ਼ੇ ਤੇ ਆ ਜਾਂਦਾ ਹੈ। ਅਣਗਹਿਲੀ ਨਾਲ ਪੜ੍ਹਿਆ ਜਾਣਾ ਫਿਲੇਮੇਨ ਦੇ ਖਤ ਦੀ ਸ਼ੁਰੂਆਤ ਨਾਲ ਨਹੀਂ ਹੋਣਾ ਚਾਹੀਦਾ। ਅਸਲ ਵਿਚ ਖਤ ਦੀਆਂ ਸਮਾਜਿਕ ਗਤੀਵਿਧੀਆਂ ਅਤੇ ਭਾਵਨਾਵਾਂ ਨੂੰ ਸ਼ੁਰੂਆਤ ਵਿਚ ਬੜੀ ਛੇਤੀ ਨਾਲ ਵਿਖਾਇਆ ਗਿਆ ਹੈ।

1-3

‘ਲਿਖਤਮ ਪੌਲਸ ਜਿਹੜਾ ਯਿਸੂ ਦਾ ਬੰਧੂਆ ਹਾਂ

ਅਤੇ ਭਰਾ ਤਿਮੋਥਿਊਸ। ਅੱਗੇ ਜੋਗ ਫਿਲੇਮੇਨ ਸਾਡੇ ਪਿਆਰੇ ਅਤੇ ਨਾਲ ਦੇ ਕੰਮ ਕਰਨ ਵਾਲੇ ਨੂੰ। <sup>2</sup> ਅਤੇ ਸਾਡੀ ਭੈਣ ਅੱਫਿਓ ਨੂੰ ਅਤੇ ਸਾਡੇ ਸੰਗੀ ਸਿਪਾਹੀ ਅਰਥਿੰਪੁਸ ਨੂੰ ਅਤੇ ਉਸ ਕਲੀਸੀਆ ਨੂੰ ਜੋ ਤੇਰੇ ਘਰ ਵਿਚ ਹੈ। <sup>3</sup> ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।

ਆਇਤ 1. ਪੌਲਸ ਯੂਨਾਨੀ ਅਤੇ ਪੰਜਾਬੀ ਦੋਹਾਂ ਬਾਈਬਲਾਂ ਵਿਚ ਪਹਿਲਾ ਸਥਦ ਮਿਲਦਾ ਹੈ। ਪਹਿਲਾਂ ‘ਤਰਸੁਸ ਦੇ ਸ਼ਾਉਲ’ ਦੇ ਰੂਪ ਵਿਚ ਮਸ਼ਹੂਰ (ਵੇਖੋ ਰਸੂਲਾਂ ਦੇ ਕੰਮ 13:9; 21:39), ‘ਗੈਰਕੌਮਾਂ ਦਾ ਇਹ ਰਸੂਲ’ ਉਹ ਮਸੀਹੀ ਪ੍ਰਚਾਰਕ ਸੀ, ਜਿਸ ਨੇ ਨਵੇਂ ਨੇਮ ਵਿਚ ਮਿਲਣ ਵਾਲੇ ਘੱਟੇ ਘੱਟ ਤੇਰਾਂ ਖਤ ਲਿਖੇ। ਕਈ ਮੌਕਿਆਂ ਤੇ ਉਸ ਨੇ ਆਪਣੇ ਖਤਾਂ ਨੂੰ ਲਿਖਵਾਇਆ (ਰੋਮੀਆਂ 16:22), ਜਦਕਿ ਕਈ ਮੌਕਿਆਂ ਤੇ ਉਸ ਨੇ ਖਤ ਦੇ ਪ੍ਰਮਾਣਿਕ ਹੋਣ ਦਾ ਸੰਕੇਤ ਦਿੱਦਿਆਂ ਆਖਰੀ ਟਿੱਪਣੀ ਲਿਖੀ (ਕੁਲੁਸੀਆਂ 4: 18; 2 ਬੱਸਲੁਨੀਕੀਆਂ 3: 17)। ਫਿਲੇਮੇਨ ਨੂੰ ਉਸ ਨੇ ਪੂਰਾ ਖਤ ਜਾਂ ਸਿਰਫ ਆਇਤ 19 ਵਾਲਾ ਹਿੱਸਾ ਆਪਣੇ ਹੱਥ ਨਾਲ ਲਿਖਿਆ ਹੋ ਸਕਦਾ ਹੈ।

ਪੌਲਸ ਨੇ ਆਪਣੀ ਪਛਾਣ ਬੰਧੂਆ ਦੇ ਰੂਪ ਵਿਚ ਕਰਵਾਈ ਜਿਹੜੀ ਆਇਤ 9 ਵਿਚ ਦੁਹਰਾਈ ਗਈ ਹੈ। ਪਹਿਲਾਂ ਉਸ ਨੇ ਆਪਣੇ ਕੁਰਿੰਬੀ ਅਲੋਚਕਾਂ ਨੂੰ ਲਿਖਿਆ ਸੀ ਕਿ ਉਹ ਉਨ੍ਹਾਂ ਨਾਲੋਂ ‘ਕੈਦਾਂ ਵਿਚ ਵਧੀਕ’ ਸੀ (2 ਕੁਰਿੰਬੀਆਂ 11:23)। ਪੌਲਸ ਲਈ ਕੈਦੀ ਹੋਣਾ ਬਾਰ ਬਾਰ ਮਿਲਣ ਵਾਲਾ ਅਨੁਭਵ ਸੀ ਅਤੇ ਉਸ ਦੀ ਜ਼ਿੰਦਗੀ ਦੇ ਅਕੀਰਲੇ ਚਾਰ ਸਾਲ ਜਿਨ੍ਹਾਂ ਦਾ ਵੇਰਵਾ ਰਸੂਲਾਂ ਦੇ ਕੰਮ 23–28 ਵਿਚ ਮਿਲਦਾ ਹੈ ਪੂਰੀ ਤਰ੍ਹਾਂ ਨਾਲ ਕੈਦੀ ਦੇ ਰੂਪ ਵਿਚ ਵਿਖਾਏ ਗਏ ਹਨ। ਰੋਮੀ ਸ਼ਹਿਰੀ ਹੋਣ ਕਰਕੇ ਪੌਲਸ ਨੂੰ ਜੇਲ੍ਹ ਵਿਚ ਬਾਕੀ ਕੈਦੀਆਂ ਨਾਲ ਹੋਣ ਵਾਲੇ ਵਰਤਾਅ ਤੋਂ ਬੇਹਤਰ ਸਲੂਕ ਦਾ ਹੱਕਦਾਰ ਸੀ (ਰਸੂਲਾਂ ਦੇ ਕੰਮ 16:35-39; 22:25-29)।

ਪੌਲਸ ਨੂੰ ਕੈਦ ਭਾਵੇਂ ਰੋਮੀ ਸਰਕਾਰ ਨੇ ਕੀਤਾ ਸੀ ਪਰ ਆਪਣੇ ਮਨ ਵਿਚ ਉਹ ਅਸਲ ਵਿਚ ਜਿਸੂ ਦਾ ਕੈਦੀ ਹੀ ਸੀ। ਉਹ ਆਪਣੇ ਆਪ ਨੂੰ ‘ਮਸੀਹ ਦੇ ਨਾਲ ਸਲੀਬ ਦਿੱਤਾ ਗਿਆ’ (ਗਲਾਤੀਆਂ

2:20) ਮੰਨਦਾ ਸੀ ਅਤੇ ਉਸ ਦਾ ਮੰਨਣਾ ਸੀ ਕਿ ਉਹ ਅਤੇ ਤਿਮੋਖਿਉਸ ‘‘ਮਸੀਹ ਯਿਸੂ ਦੇ ਦਾਸ’’ (ਫਿਲਿਪੀਆਂ 1: 1) ਬਣ ਗਏ ਸਨ। ਅਗਬੁਝ ਨਵੀਂ ਰਾਹੀਂ ਚਿਤਾਵਨੀ ਦਿੱਤੇ ਜਾਣ ਤੇ ਕਿ ਯਹੁਸ਼ਲਮ ਦੇ ਯਹੁਦੀ ਉਹ ਨੂੰ ਬੰਨ੍ਹ ਕੇ ਗੈਰਕੌਮਾਂ ਦੇ ਹੱਥਾਂ ਵਿਚ ਦੇ ਦੇਣਗੇ, ਪੌਲਸ ਨੇ ਆਪਣੇ ਪਾਠਕਾਂ ਨੂੰ ਕਿਹਾ ਸੀ ਕਿ “ਇਹ ਤੁਸੀਂ ਕੀ ਕਰਦੇ ਹੋ ਜੋ ਜੋ ਦੇ ਅਤੇ ਮੇਰਾ ਦਿਲ ਤੇਜ਼ੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਬਦਲੇ ਯਹੁਸ਼ਲਮ ਵਿਚ ਨਿਰਾ ਬੰਨ੍ਹ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਹ ਹਾਂ” (ਰਸੂਲਾਂ ਦੇ ਕੰਮ 21: 13)।

‘‘ਮਸੀਹ ਯਿਸੂ’’ ਆਪਣੇ ਪ੍ਰਭੂ ਦੀ ਗੱਲ ਕਰਨ ਦਾ ਪੌਲਸ ਦਾ ਪਸੰਦੀਦਾ ਢੰਗ ਸੀ। ‘‘ਯਿਸੂ’’ ਜਿਸ ਦਾ ਅਰਥ ‘‘ਯਹੋਵਾਹ ਬਚਾਉਂਦਾ ਹੈ’’ (ਮੱਤੀ 1:21), ਖੁਦਾ ਦੇ ਪੁੱਤਰ ਨੂੰ ਉਸ ਦੇ ਜਨਮ ਵੇਲੇ ਦਿੱਤਾ ਗਿਆ ਨਾਮ ਸੀ। ‘‘ਮਸੀਹ’’ (ਯੂਨਾਨੀ ਵਿਚ ‘‘ਖਿਸਟਸ’’) ਦਾ ਅਰਥ ਹੈ ‘‘ਮਸਹ ਕੀਤਾ ਹੋਇਆ’’ ਅਤੇ ਉਹ ਨਬੂਵਤ ਵਾਲੀ ਭੂਮਿਕਾ ਸੀ ਜਿਸ ਨੂੰ ਯਿਸੂ ਨੇ ਪੂਰਾ ਕੀਤਾ (ਮੱਤੀ 16: 16)। ‘‘ਮਸੀਹ’’ ਅਤੇ ‘‘ਯਿਸੂ’’ ਭਾਵੇਂ ਦੇ ਨਾਂ ਹਨ, ਪਰ ਅੱਜ ਉਨ੍ਹਾਂ ਨੂੰ ਇਕੱਠੇ ਜਾਂ ਇਕ ਦੂਜੇ ਦੀ ਥਾਂ ਤੇ ਵਰਤਿਆ ਜਾਂਦਾ ਹੈ। ‘‘ਯਿਸੂ’’ ਉਸ ਦਾ ਨਾਂ ਹੈ ਅਤੇ ‘‘ਮਸੀਹ’’ ਉਸ ਦਾ ਰੁਤਬਾ ਹੈ। ਪੌਲਸ ਨੇ ਕਈ ਵਾਰ ਉਸ ‘‘ਮਸੀਹ,’’ ‘‘ਯਿਸੂ,’’ ‘‘ਮਸੀਹ ਯਿਸੂ’’ ਅਤੇ ‘‘ਯਿਸੂ ਮਸੀਹ’’ ਕਿਹਾ।

ਸਲਾਮ ਵਿਚ ਨਿੱਕਲਣ ਵਾਲੇ ਸ਼ਬਦ ਬੇਸ਼ੱਕ ਅਹਿਮ ਹਨ ਪਰ ਇਸ ਨਾਲੋਂ ਵੀ ਅਹਿਮ ਉਹ ਸ਼ਬਦ ਹੈ ਜਿਹੜਾ ਇਸ ਵਿਚ ਨਹੀਂ ਮਿਲਦਾ, ਅਤੇ ਉਹ ਸ਼ਬਦ ਹੈ ‘‘ਰਸੂਲ’’। ਕਈ ਮੌਕਿਆਂ ਤੇ ਪੌਲਸ ਨੇ ਆਪਣੇ ਖਤਾਂ ਦੀ ਸ਼ੁਰੂਆਤ ਅਪਣੀ ਪਛਾਣ, ‘‘ਰਸੂਲ ਪੌਲਸ’’ ਕਹਿੰਦੇ ਹੋਏ ਦਿੱਤੀ। ਇਸ ਮੌਕੇ ਤੇ ਉਸ ਨੇ ਇਵੇਂ ਨਹੀਂ ਕੀਤਾ। ਪਹਿਲੀ ਨਜ਼ਰ ਵਿਚ ਇਹ ਅਜੀਬ ਲਗ ਸਕਦਾ ਹੈ, ਅਤੇ ਛੇਤੀ ਹੀ ਪਾਠਕ ਇਸ ਗੱਲ ਦੀ ਤਾਰੀਫ ਕਰਦਾ ਹੈ ਕਿ ਪੌਲਸ ਨੇ ਆਪਣੇ ਆਪ ਨੂੰ ‘‘ਰਸੂਲ’’ ਨਾ ਕਹਿ ਕੇ ‘‘ਬੰਧੂਆ’’ ਕਿਉਂ ਆਖਿਆ। ਉਸ ਕੋਲ ਦਲੇਰ ਕਰਨ ਲਈ ਵਧੀਆ ਢੰਗ ਸੀ ਅਤੇ ਚੁਕੰਨਾ ਹੋਣ ਦੇ ਕਾਰਣ ਉਸ ਨੇ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਅਧਿਕਾਰ ਜਾਂ ਕਬਜ਼ਾ ਕਰਨ ਵਾਲਾ ਲੱਗੇ (ਆਇਤ 14)। ‘‘ਮਸੀਹ ਯਿਸੂ ਦਾ ਰਸੂਲ ਪੌਲਸ’’ ਨਹੀਂ ਬਲਕਿ ‘‘ਯਿਸੂ ਦਾ ਬੰਧੂਆ ਪੌਲਸ’’ ਅਜਿਹੇ ਕੰਮ ਨੂੰ ਸ਼ੁਰੂ ਕਰਨ ਦਾ ਕਿਤੇ ਬੇਹਤਰ ਢੰਗ ਸੀ। ਉਸ ਨੇ ਠਾਣ ਲਿਆ ਸੀ ਕਿ ਜਦ ਫਿਲੇਮੋਨ ਵਧੀਆ ਕੰਮ ਕਰੇਗਾ ਤਾਂ ਇਹ ‘‘ਲਾਚਾਰੀ ਨਾਲ ਨਹੀਂ ਬਲਕਿ [ਉਸ ਦੀ] ਰਜਾਮੰਦੀ ਨਾਲ ਹੋਵੇ’’ (ਆਇਤ 14)।

ਇਸ ਖਤ ਨੂੰ ਭੇਜਣ ਵਿਚ ਹੋਰ ਸਹਿਯੋਗੀ ਭਰਾ ਤਿਮੋਖਿਉਸ ਸੀ। ਪੌਲਸ ਦੀ ਦੂਜੀ ਮਿਸ਼ਨਰੀ ਯਾਤਰਾ ਦੀ ਸ਼ੁਰੂਆਤ ਤੋਂ ਹੀ (ਰਸੂਲਾਂ ਦੇ ਕੰਮ 16: 1), ਤਿਮੋਖਿਉਸ ਉਸ ਦਾ ਭਰੋਸੇਮੰਦ ਸਾਥੀ ਅਤੇ ਚੇਲਾ ਸੀ। ਜੇਲ੍ਹ ਦੀਆਂ ਪੱਤਰੀਆਂ ਵਿੱਚੋਂ ਪੌਲਸ ਨੇ ਤਿਮੋਖਿਉਸ ਦੇ ਆਪਣੇ ਭਰੋਸੇ ਦੇ ਵਿਸ਼ੇ ਉੱਤੇ ਇੱਕ ਲਿਖਿਆ:

ਮੈਨੂੰ ਪ੍ਰਭੂ ਉੱਤੇ ਇਹ ਆਸ ਹੈ ਜੋ ਤਿਮੋਖਿਉਸ ਨੂੰ ਛੇਤੀ ਤੁਹਾਡੇ ਕੋਲ ਪੱਲ ਦਿਆਂ ਭਈ ਤੁਹਾਡੀਆਂ ਬੀਤੀਆਂ ਸੁਣ ਤੋਂ ਮੇਰਾ ਮਨ ਵੀ ਸੀਤਲ ਹੋਵੇ। ਕਿਉਂ ਜੋ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਰਿੱਤਾ ਕਰੇ। ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ। ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ ... (ਫਿਲਿਪੀਆਂ 2: 19-23)।

ਇਸ ਸਲਾਮ ਵਿਚ ਭਾਵੇਂ ਪੌਲਸ ਨਾਲ ਤਿਮੋਖਿਉਸ ਦਾ ਨਾਂ ਸੀ ਪਰ ਛੇਤੀ ਹੀ ਇਹ ਸਾਫ਼ ਹੋ ਜਾਂਦਾ ਹੈ ਕਿ ਖਤ ਦਾ ਲੇਖਕ ਪੌਲਸ ਹੈ ਨਾ ਕਿ ਤਿਮੋਖਿਉਸ। ਆਇਤ 4 ਤੋਂ ਪੌਲਸ ਨੇ ਉੱਤਮ

ਪੁਰਖ ਬਹੁਵਚਨ (''ਅਸਾਂ'' ਅਤੇ ''ਅਸਾਂ'') ਦੇ ਇਲਾਵਾ ਉੱਤਮ ਪੁਰਖ ਇਕਵਚਨ (''ਮੈਂ'' ਅਤੇ ''ਮੈਨੂੰ'') ਵਿਚ ਲਿਖਿਆ। ''ਮੈਂ ਪੌਲਸ ਬੁੱਢਾ ਅਤੇ ਹੁਣ ਮਸੀਹ ਯਿਸੂ ਦਾ ਬੰਧੂਆ ਵੀ'' (ਆਇਤ 9) ਖਤ ਦਾ ਮੁੱਖ ਲੇਖਕ ਸੀ।

ਖਤ ਦਾ ਪਹਿਲਾ ਸੰਬੋਧਨ ਅੰਗੇ ਜੋਗ ਫਿਲੇਮੇਨ ਸਾਡੇ ਹਿਆਰੇ ਨੂੰ ਸੀ। ਉਹ ਕੁਲ੍ਹਸੇ ਦੀ ਕਲੀਸੀਆ ਦਾ ਮੈਂਬਰ ਹੋਵੇਗਾ ਕਿਉਂ ਜੋ ਉਸ ਦੇ ਗੁਲਾਮ ਉਨੇਸ਼ਨਸ ਦਾ ਨਾਂ ਕੁਲ੍ਹਸੀਆਂ ਦੇ ਖਤ ਵਿਚ ''ਤੁਹਾਡੇ ਹੀ ਵਿੱਚੋਂ'' ਦੱਸਿਆ ਗਿਆ ਹੈ (4:9)। ਇਸ ਦੇ ਇਲਾਵਾ ਫਿਲੇਮੇਨ ਦੇ ਬਾਰੇ ਨਵਾਂ ਨੇਮ ਜੋ ਕੁਝ ਵੀ ਕਹਿੰਦਾ ਹੈ ਉਹ ਉਸ ਖਤ ਵਿਚ ਹੈ ਜਿਹੜਾ ਉਸ ਦੇ ਨਾਂ ਤੇ ਹੈ। ਉਹ ਗੁਲਾਮ ਦਾ ਮਾਲਕ ਮਸੀਹੀ ਸੀ ਜਿਹੜਾ ਆਪਣੇ ਘਰ ਵਿਚ ਕੁਲ੍ਹਸੇ ਦੀ ਕਲੀਸੀਆ ਨੂੰ ਥਾਂ ਦਿੰਦਾ ਸੀ। ਕਿਸੇ ਵਕਤ ਉਹ ਪੌਲਸ ਦੇ ਪ੍ਰਚਾਰ ਦੇ ਪ੍ਰਭਾਵ ਵਿਚ ਆ ਗਿਆ ਸੀ। ਭਾਵੇਂ ਸਿੱਧੇ ਅਛਸੀਆਂ ਵਿਚ ਹੋਵੇ ਜਾਂ ਅਸਿੱਧੇ ਤੌਰ ਤੇ ਇਕਵਾਸ ਦੇ ਵੱਲੋਂ, ਅਤੇ ਉਹ ਮਸੀਹੀ ਬਣ ਗਿਆ ਸੀ (ਵੇਖੋ ਆਇਤ 19)। ਪੌਲਸ ਨੇ ਉਸ ਨੂੰ ਬੜੀ ਨਰਮਾਈ ਨਾਲ (''ਪਿਆਰੇ ਭਰਾ'') ਅਤੇ ਆਦਰ ਨਾਲ (''ਨਾਲ ਦੇ ਕੰਮ ਕਰਨ ਵਾਲੇ'') ਸੌਦਿਆ।

ਆਇਤ 2. ਭੈਣ ਅੰਡਿਆ ਉਹ ਦੂਜਾ ਸ਼ਖਸ ਸੀ ਜਿਸ ਨੂੰ ਸੰਬੋਧਨ ਕੀਤਾ ਗਿਆ। ਇਸ ਬਾਰੇ ਯਕੀਨੀ ਤੌਰ ਤੇ ਐਨਾ ਹੀ ਪਤਾ ਚੱਲ ਸਕਦਾ ਹੈ ਕਿ ਉਹ ਕੁਲ੍ਹਸੇ ਦੀ ਇਕ ਮਸੀਹੀ ਔਰਤ ਸੀ। ਇਹ ਪੱਕਾ ਪਤਾ ਨਹੀਂ ਹੈ ਕਿ ਉਹ ਫਿਲੇਮੇਨ ਦੀ ਪਤਨੀ ਸੀ ਜਾਂ ਉਸ ਦੀ ਭੈਣ। ਉਸ ਦੇ ਨਾਂ ਦੇ ਇਸ ਵਰਣਨ ਦੇ ਸਬੰਧ ਵਿਚ, ਮੌੰਸੂਏਸ਼ੀਆ ਦੇ ਖਿਓਡੇਰ (ਈਸਵੀ 350–428) ਦਾ ਮੁਲਾਂਕਣ ਹੈ, ''ਪੌਲਸ ਫਿਲੇਮੇਨ ਅਤੇ ਅੰਡਿਆ ਨੂੰ ਸਮਾਨ ਰੂਪ ਵਿਚ ਸਲਾਮ ਕਹਿਣ ਦੀ ਗੱਲ ਕਰਦਾ ਹੈ, ਉਹ ਇਸ ਤਰ੍ਹਾਂ ਇਹ ਸੰਕੇਤ ਦੇਣਾ ਚਾਹੁੰਦਾ ਹੈ ਕਿ ਆਦਮੀ ਅਤੇ ਔਰਤਾਂ ਦੇ ਵਿਸ਼ਵਾਸ ਜਾਂ ਵਿਸ਼ਵਾਸ ਦੀ ਸਮਰੱਥਾ ਵਿਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ।''<sup>2</sup>

ਸੰਬੋਧਨ ਵਿਚ ਤੀਜਾ ਅਤੇ ਆਖਰੀ ਸ਼ਖਸ ਜਿਸ ਦਾ ਨਾਂ ਹੈ ਉਹ ਸਾਡੇ ਸੰਗੀ ਸਿਪਾਹੀ ਅਰਥਿੱਪਸ ਦਾ ਨਾਂ ਹੈ। ਕੁਲ੍ਹਸੇ ਦੀ ਕਲੀਸੀਆ ਦਾ ਇਕ ਹੋਰ ਮੈਂਬਰ ਉਹ ਆਦਮੀ ਫਿਲੇਮੇਨ ਅਤੇ ਅੰਡਿਆ ਦਾ ਰਿਸ਼ਤੇਦਾਰ ਹੋ ਸਕਦਾ ਹੈ। ਪੌਲਸ ਨੇ ਮਸੀਹੀ ਆਦਮੀ ਦੀ ਜਿੱਦਗੀ ਅਤੇ ਸੇਵਕਾਈ ਦੇ ਵੇਰਵੇ ਵਿਚ ਸਿਪਾਹੀ ਦੇ ਰੂਪਕ ਦੀ ਵਰਤੋਂ ਕਰਨ ਵਿਚ ਕੋਈ ਝਿਜਕ ਨਹੀਂ ਕੀਤੀ (ਅਛਸੀਆਂ 6: 10–17)। ''ਸੰਗੀ ਸਿਪਾਹੀ'' ਕਹਿਣਾ ਇਹ ਸੰਕੇਤ ਦੇਣ ਦਾ ਢੰਗ ਸੀ ਕਿ ਕਿਸੇ ਨੇ ਬਹਾਦੂਰੀ ਨਾਲ, ਭਰਬਾਨੀ ਭਰੀ ਅਤੇ ਵਛਾਦਾਰੀ ਨਾਲ ਸੇਵਾ ਕੀਤੀ ਹੈ।

ਤੀਜਾ ਸੰਬੋਧਨ ਇਕ ਜਮਾਤ ਦੇ ਨਾਂ ਸੀ ਅਤੇ ਉਹ ਜਮਾਤ ਕਲੀਸੀਆ ਜੋ ਤੇਰੇ ਘਰ ਵਿਚ ਸੀ। ਪੌਲਸ ਨੇ ਜੋ ਪੌਲਸ ਅਤੇ ਫਿਲੇਮੇਨ ਵਿਚਕਾਰ ਨਿੱਜੀ ਮਾਮਲਾ ਲਗਦਾ ਹੋ ਸਕਦਾ ਹੈ ਉਸ ਵਿਚ ਅੰਡਿਆ ਅਤੇ ਅਰਥਿੱਪਸ ਨੂੰ ਨਹੀਂ ਲਿਆ ਬਲਕਿ ਉਸ ਨੇ ''ਨਿੱਜੀ'' ਖਤ ਵਿਚ ਪੂਰੀ ਮੰਡਲੀ ਨੂੰ ਸੰਬੋਧਨ ਕੀਤਾ।

ਆਇਤ 3. ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਪੌਲਸ ਦਾ ਆਪਣੇ ਖਤ ਵਿਚ ਸਲਾਮ ਕਹਿਣ ਦਾ ਆਪਣਾ ਢੰਗ ਸੀ। ''ਕਿਰਪਾ'' ਖੁਦਾ ਦੀ ਖਾਸ ਬਰਕਤ ਹੈ (ਅਛਸੀਆਂ 2:8)। ਜਿਹੜੀ ਮੁਕਤੀ ਦੁਆਉਂਦੀ ਹੈ, ਅਤੇ ''ਸ਼ਾਂਤੀ'' ਮਸੀਹ ਵੱਲੋਂ ਖੁਦਾ ਨਾਲ ਮਸੀਹੀ ਲੋਕਾਂ ਦੇ ਨਵੇਂ ਸਬੰਧਾਂ ਨੂੰ ਕਿਹਾ ਜਾਂਦਾ ਹੈ (ਰੋਮੀਆਂ 5:1)।

ਯਿਸੂ ਮਸੀਹ ਦੇ ਰੂਪ ਵਿਚ ਰੁਤਬੇ ਉੱਤੇ ਇੱਥੇ ''ਪ੍ਰਭੂ'' ਵਿਸ਼ੇਸ਼ ਤੌਰ ਤੇ ਦਿਲਚਸਪੀ ਵਾਲੀ ਗੱਲ ਹੈ। ਕੁਲ੍ਹਸੀਆਂ ਦੇ ਨਾਂ ਬਹੁਤ ਨੇੜੇ ਤੋਂ ਜੁੜੇ ਖਤ<sup>3</sup> ਵਿਚ ਪੌਲਸ ਨੇ ਮਾਲਕ ਅਤੇ ਗੁਲਾਮ ਦੇ ਸਬੰਧ ਦੀ ਗੱਲ ਕੀਤੀ। ਉਸ ਮੌਕੇ 'ਤੇ ਉਸ ਨੇ ''ਪ੍ਰਭੂ'' ਲਈ ਯੂਨਾਨੀ ਨਾਉਂ (ku/rioß, kurios) ਦੀ ਵਰਤੋਂ ਕੀਤੀ ਜਿਸ ਵਿਚ ਦੋਹਾਂ ਦਾ ਅਰਥ ''ਨੇਕਰਾਂ ਦਾ ਮਾਲਕ'' ਅਤੇ ''ਪ੍ਰਭੂ ਮਸੀਹ'' ਹੈ:

ਹੋ ਨੌਕਰੇ, ਤੁਸੀਂ ਸਭਣੀਂ ਗੱਲੀਂ ਆਪਣੇ ਦੁਠਿਆਵੀਂ ਮਾਲਕਾਂ ਦੀ ਆਗਿਆਕਾਰੀ ਕਰੋ ਅਤੇ ਮਨੁੱਖਾਂ ਦੇ ਰਿਖਾਉਣ ਵਾਲਿਆਂ ਵਾਂਗ੍ਨ੍ਹੀ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੂ ਦੇ ਭੈ ਨਾਲ ਕਰੋ। ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੂ ਲਈ ਕਰੋ, ਨਾ ਮਨੁੱਖਾਂ ਲਈ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਪ੍ਰਭੂ ਤੋਂ ਅਧਿਕਾਰ ਦਾ ਫਲ ਮਿਲੇਗਾ। ਤੁਸੀਂ ਮਸੀਹ ਪ੍ਰਭੂ ਦੀ ਸੇਵਾ ਕਰਦੇ ਹੋ। ...

ਹੇ ਮਾਲਕੇ, ਤੁਸੀਂ ਆਪਣਿਆਂ ਨੌਕਰਾਂ ਨਾਲ ਅਜਿਹਾ ਵਰਤਾਰਾ ਕਰੋ ਜਿਹੜਾ ਐਨ ਠੀਕ ਅਤੇ ਜਥਾਰਥ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਭਈ ਸੁਰਗ ਵਿਚ ਤੁਹਾਡਾ ਵੀ ਇਕ ਮਾਲਕ ਹੈ (ਬੁਲੱਸੀਆਂ 3:22-4:1)।

ਨੌਕਰ ਵੱਲੋਂ ਨੌਕਰ ਦੇ ਮਾਲਕ ਨੂੰ ਅਪੀਲ ਕਰਨ ਦਾ ਆਰੰਭ ਕਰਨ ਦੀ ਤਿਆਰੀ ਕਰਦੇ ਹੋਏ ਪੌਲਸ ਲਈ ਸਹੀ ਅਤੇ ਸ਼ਾਇਦ ਜ਼ਰੂਰੀ ਸੀ ਕਿ ਇਹ ਯਾਦ ਦੁਆਉਦਾ ਹੋਇਆ ਆਰੰਭ ਕਰੇ ਕਿ ਨੌਕਰ ਅਤੇ ਮਾਲਕ ਦੋਵੇਂ ਹੀ ‘ਪ੍ਰਭੂ ਯਿਸੂ ਮਸੀਹ’ ਦੇ ਅਧਿਕਾਰ ਵਿਚ ਹਨ।

## ਪ੍ਰਾਸੰਗਿਕਤਾ

‘ਦੇ ਚਿੱਠੀਆਂ ਇਸ ਹਫ਼ਤੇ ਆਈਆਂ’

ਨਵੇਂ ਨੇਮ ਦੇ ਕਈ ਖਤ ਕਲੀਸੀਆ ਦੀ ਬੰਦਰੀ ਦੀ ਸਭਾ ਵਿਚ ਪਹਿਲਾਂ ਪੜ੍ਹੇ ਗਏ ਸਨ (ਬੁਲੱਸੀਆਂ 4:16)। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭੁਲ੍ਹਸੇ ਦੀ ਕਲੀਸੀਆ ਵਿਚ ਉਸ ਐਤਵਾਰ ਦੀ ਕਲਪਨਾ ਕਰਦੇ ਜਦ ਤੁਖਿਕੁਸ ਅਤੇ ਉਨੇਸਿਮੁਸ ਪੌਲਸ ਦੇ ਦੋ ਖਤ ਲੈ ਕੇ ਪਹੁੰਚੇ ਸਨ। ਪਹਿਲਾ ਖਤ ਤਾਂ ਪੂਰੀ ਕਲੀਸੀਆ ਦੇ ਨਾਂ ਆਮ ਖਤ ਸੀ, ਜਦ ਕਿ ਦੂਜਾ ਖਤ ਸਿੱਧਾ ਉਸ ਮਸੀਹੀ ਫਿਲੇਮੇਨ ਦੇ ਨਾਂ ਸੀ ਜਿਸ ਦੇ ਘਰ ਵਿਚ ਕਲੀਸੀਆ ਲਗਾਤਾਰ ਇਕੱਠੀ ਹੁੰਦੀ ਸੀ।

ਬੰਦਰੀ ਵਾਸਤੇ ਕਲੀਸੀਆ ਲਈ ਇਕੱਠੇ ਹੋਣ ਤੇ ਉਸ ਸਾਮ ਗੁਲਾਮ ਅਤੇ ਉਨ੍ਹਾਂ ਦੇ ਮਾਲਕ ਸਭ ਉੱਥੇ ਸਨ। ਉਨੇਸਿਮੁਸ ਨਾਮਕ ਜਿਸ ਦੀ ਲੰਮੇ ਸਮੇਂ ਤੋਂ ਗੈਰਹਾਜ਼ਰੀ ਨੇ ਛੋਟੀ ਜਿਹੀ ਕਲੀਸੀਆ ਵਿਚ ਗੱਲ ਕਰਨ ਦਾ ਵਿਸ਼ਾ ਬਣਾ ਦਿੱਤਾ ਹੋਵੇਗਾ, ਹੈਰਾਨੀ ਭਰੀ ਵਾਪਸੀ ਦੇ ਕਾਰਣ ਲੋਕਾਂ ਦੇ ਫਿਲੇਮੇਨ ਦੇ ਘਰ ਪਹੁੰਚਣਾ ਸ਼ੁਰੂ ਹੁੰਦੇ ਸਾਰ ਤਣਾਂ ਭਰਿਆ ਮਾਹੌਲ ਬਣ ਗਿਆ। ਸਭ ਦੇ ਆ ਜਾਣ ਤੇ ਫਿਲੇਮੇਨ ਖਲੋ ਗਿਆ ਅਤੇ ਸੈਨਤ ਕਰਦੇ ਹੋਏ ਉਸ ਨੇ ਮੰਡਲੀ ਨੂੰ ਚੁੱਪ ਕਰਵਾਇਆ। ਉਸ ਨੇ ਇਕੱਠੇ ਹੋਏ ਲੋਕਾਂ ਨੂੰ ਦੱਸੀਆ ਕਿ ਤੁਖਿਕੁਸ ਹੁਣੇ ਹੁਣੇ ਪਿਆਰੇ ਰਸੂਲ ਪੌਲਸ ਦੀ ਖਬਰ ਸਾਰ ਲੈ ਕੇ ਆਇਆ ਹੈ, ਫਿਰ ਉਸ ਨੇ ਮੰਡਲੀ ਦਾ ਪ੍ਰੋਗਰਾਮ ਉਸ ਨੂੰ ਸੌਂਪ ਦਿੱਤਾ।

ਤੁਖਿਕੁਸ ਪੌਲਸ ਦਾ ਹਾਲ ਦੱਸਦੇ ਹੋਏ ਇਹ ਰਿਪੋਰਟ ਦੇਣ ਲੱਗਾ; ਉਸ ਦੀ ਸਿਹਤ ਚੰਗੀ ਸੀ, ਉਹ ਆਤਮਾ ਵਿਚ ਮਜ਼ਬੂਤ ਸੀ ਅਤੇ ਉਸ ਦੇ ਰਹਿਣ ਦੀ ਹਾਲਤ ਉਸ ਦੇ ਸਹਿਣਯੋਗ ਸੀ। ਥੋੜੀ ਜਿਹੀ ਜਾਣ ਪਛਾਣ ਦੇ ਬਾਅਦ ਉਸ ਨੇ ਦੋਹਾਂ ਵਿੱਚੋਂ ਪਹਿਲਾ ਖਤ ਕੱਢਿਆ ਜਿਹੜਾ ਉਹ ਨਾਲ ਲਿਆਇਆ ਸੀ। ਉਹ ਪੜ੍ਹਨ ਲੱਗਾ। ਸਨਮਾਨਿਤ ਰਸੂਲ ਪੌਲਸ ਵੱਲੋਂ ਉਸ ਨੂੰ ਦਿੱਤੇ ਗਏ ਮਾਣ ਤੋਂ ਬੇਸ਼ੱਕ ਪੂਰੀ ਕਲੀਸੀਆ ਖੁਸ਼ ਹੋਈ ਹੋਵੇਗੀ। ਦਸ ਨਾਲੋਂ ਵੀ ਘੱਟ ਵਾਰੇ ਪਹਿਲਾਂ ਭੁਲ੍ਹਸੇ ਵਿਚ ਇਕ ਵੀ ਮਸੀਹੀ ਨਹੀਂ ਸੀ। ਪਰ ਉਹ ਬੜੇ ਆਦਰ ਨਾਲ ਪੌਲਸ ਦੇ ਤਿੰਨ ਸਾਲ ਤਕ ਪ੍ਰਚਾਰ ਕਰਨ ਅਤੇ ਸਿਖਾਉਣ ਤੋਂ ਕਿਤੇ ਪਹਿਲਾਂ ਦੀ ਗੱਲ ਸੀ, ਲੁਕਸ ਘਾਟੀ ਵਿਚ ਆਪਣੇ ਘਰ ਜਾਣ ਤੋਂ ਕੁਝ ਇਨ ਪਹਿਲਾਂ ਤਕ। ਅਛਸੁਸ ਦੇ ਲੋਕਾਂ ਦੇ ਕਾਰੋਬਾਰ ਦੇ ਆਉਣ ਜਾਣ ਦੇ ਕਾਰਣ ਪੂਰੇ ਖੁਸ਼ਖਬਰੀ ਨੇਤੇ ਤੇਤੇ ਦੇ ਪਿੰਡਾਂ ਵਿਚ ਫੈਲ ਗਈ ਸੀ। ਲੋਦਿਕੀਆ ਦੇ ਨੇੜੇ ਇਕ ਕਲੀਸੀਆ ਬਣ ਗਈ ਸੀ ਅਤੇ ਫਿਰ ਇਧਾਸ ਨਾਮਕ ਆਦਮੀ ਇਕ ਦਿਨ ਭੁਲ੍ਹਸੇ ਵਿਚ ਪ੍ਰਭੂ ਮਸੀਹ ਬਾਰੇ ਆਣ ਕੇ ਦੱਸਣ ਲੱਗਾ। ਬਹੁਤ

ਪਹਿਲਾਂ ਕੁਲੋਸੇ ਵਿਚ ਕਈ ਮਸੀਹੀ ਸਨ, ਅਤੇ ਉਹ ਪੜ੍ਹ ਦੇ ਹਰ ਦਿਨ ਫਿਲੇਮੇਨ ਦੇ ਘਰ ਵਿਚ ਇਕਠੇ ਹੋਣ ਲੱਗੇ ਸਨ। ਕੁਲੋਸੇ ਦੀ ਕਲੀਸੀਆ ਦੇ ਕਈ ਮੈਂਬਰ ਪੌਲਸ ਨੂੰ ਅਫਸੂਸ ਵਿਚ ਮਿਲੇ ਸਨ ਪਰ ਪੌਲਸ ਅਜੇ ਤਕ ਉਨ੍ਹਾਂ ਦੇ ਇਲਾਕੇ ਵਿਚ ਨਹੀਂ ਜਾ ਸਕਿਆ ਸੀ। ਤਾਂ ਵੀ ਇਨ੍ਹਾਂ ਮਸੀਹੀ ਲੋਕਾਂ ਨੂੰ ਲੰਗਿਆ ਕਿ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਅਤੇ ਆਪਣੇ ਖਤ ਵਿਚ ਉਨ੍ਹਾਂ ਨੂੰ ਉਸ ਦੇ ਸਲਾਮ ਭੇਜਣ ਉੱਤੇ ਵੀ ਉਹ ਸਾਰੇ ਮੁਸਕਰਾਏ ਹੋਣਗੇ।

ਅਗਲੇ ਤੀਹ ਮਿੰਟਾਂ ਤਕ ਮੰਡਲੀ ਪੌਲਸ ਦੇ ਖਤ ਵਿੱਚੋਂ ਤੁਖਿਕੁਸ ਦੀ ਇਕ ਇਕ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ। ਉਸ ਨੇ ਉਨ੍ਹਾਂ ਨੂੰ ਮਸੀਹ ਦੀ ਮਹਾਨਤਾ ਵਿਚ ਇਸ ਸੰਸਾਰ ਦੀ ਕਿਸੇ ਵੀ ਗੱਲ ਨੂੰ ਉਸ ਵਿਚ ਮਿਲਾਇਆ ਨਹੀਂ ਜਾ ਸਕਦਾ ਉਨ੍ਹਾਂ ਨੂੰ ਯਾਦ ਦੁਆਇਆ। ਉਸ ਦੇ ਅੱਗੇ ਪੜ੍ਹਦੇ ਹੋਏ ਲੋਕਾਂ ਦੀ ਹਾਲ ਦੀ ਹਰ ਤਰ੍ਹਾਂ ਦੀ ਰੂਹਾਨੀ ਉਲੜਣਾ ਛੁੰਤਰ ਹੋ ਗਈਆਂ। ਜਿਸੂ ਦਾ ਸੰਪੂਰਣ ਦਰਸ਼ਨ ਉਨ੍ਹਾਂ ਨੂੰ ਮਿਲ ਗਿਆ ਸੀ। ਪਰ ਛੇਤੀ ਹੀ ਉਸ ਨੇ ਆਪਣੇ ਨਾਲ ਵਧ ਕੇ ਪੜ੍ਹ ਨਾਲ ਸੰਗਤੀ ਦੀਆਂ ਨਵੀਆਂ ਉੱਚਾਈਆਂ ਉੱਤੇ ਪਹੁੰਚਾ ਦਿੱਤਾ, ਜਿਵੇਂ ਇਕ ਪ੍ਰਚਾਰਕ ਦਾ ਕਹਿਣਾ ਸੀ, ‘‘ਪ੍ਰਚਾਰ ਕਰਨਾ ਬੰਦ ਕਰਕੇ ਦਬਲ ਦੇਣਾ ਬੰਦ ਕਰ ਦਿੱਤਾ! ’’

ਹਾਲਾਤ ਬੜੇ ਹੀ ਨਜ਼ਕ ਹੋ ਗਏ ਸਨ ਜਦ ਪੌਲਸ ਨੇ ਪਤੀਆਂ, ਪਤਨੀਆਂ, ਮਾਤਾ ਪਿਤਾ ਅਤੇ ਫਿਰ ਬੱਚਿਆਂ ਨੂੰ ਸੰਬੋਧਨ ਕੀਤਾ। ਪਰ ਬੇਚੈਨ ਕਰਨ ਵਾਲੀ ਘੜੀ ਤਦ ਆਈ ਜਦ ਪੜ੍ਹਨ ਵਾਲੇ ਨੇ ਨੌਕਰਾਂ ਅਤੇ ਉਨ੍ਹਾਂ ਦੇ ਮਾਲਕਾਂ ਲਈ ਪੌਲਸ ਦੇ ਸ਼ਬਦ ਕਰੇ। ਕੁਲੋਸੇ ਦੀ ਕਲੀਸੀਆ ਲਈ ਇਹ ਸਿਰਫ ਸਮਾਜਿਕ ਬੁਰਿਆਈ ਉੱਤੇ ਚਰਚਾ ਦਾ ਸਾਰ ਨਹੀਂ ਸੀ, ਬਲਕਿ ਇਹੀ ਉਨ੍ਹਾਂ ਦੀ ਜ਼ਿੰਦਗੀ ਸੀ। ਮਾਲਕ ਅਤੇ ਨੌਕਰ ਸਾਰੇ ਹੀ ਕਮਰੇ ਵਿਚ ਬੈਠੇ ਹੋਏ ਸਨ। ਉਨ੍ਹਾਂ ਨੂੰ ਜਾਤੀ, ਉਨ੍ਹਾਂ ਦੇ ਕੱਪੜੇ, ਜਾਂ ਉਨ੍ਹਾਂ ਦੀ ਦੁਨੀਆਦਾਰੀ ਨਾਲ ਪਛਾਣਿਆ ਨਹੀਂ ਜਾ ਸਕਦਾ ਸੀ, ਫਿਰ ਵੀ ਹਰ ਕਿਸੇ ਨੂੰ ਇਹ ਪਤਾ ਸੀ ਕਿ ਕੌਣ ਗੁਲਾਮ ਹੈ ਅਤੇ ਕੌਣ ਮਾਲਕ ਹੈ। ਇਹ ਗੱਲ ਕਿਸੇ ਵੀ ਐਤਵਾਰ ਹੀ ਹੁੰਦੀ ਹੋਵੇਗੀ ਪਰ ਇਸ ਐਤਵਾਰ ਜਾਗਰੂਕਤਾ ਬਾਕੀ ਦਿਨਾਂ ਨਾਲੋਂ ਵੱਧ ਸੀ। ਉਨੰਨੀਸ਼ੁਸ਼ ਲੰਮਾ ਸਫਰ ਕਰਕੇ ਆਇਆ ਸੀ ਅਤੇ ਹਰ ਕੋਈ ਇਹ ਵੇਖਣ ਲਈ ਬੇਤਾਬ ਸੀ ਕਿ ਫਿਲੇਮੇਨ ਉਸ ਦੇ ਨਾਲ ਕਿਵੇਂ ਪੇਸ਼ ਆਉਂਦਾ ਹੈ।

ਗੁਲਾਮੀ ਉੱਤੇ ਪੌਲਸ ਦੀਆਂ ਗੱਲਾਂ ਸਮਾਜਿਕ ਸੰਸਥਾ ਉੱਤੇ ਜਾਂ ਰੋਮੀ ਸਰਕਾਰ ਦੇ ਢੰਗ ਦੇ ਅਨੁਸਾਰ ਨਹੀਂ। ਉਸ ਦੇ ਇਲਾਵਾ ਉਹ ਵਿਹਾਰਕ ਗੱਲਾਂ ਨਾਲ ਹੀ ਹਰ ਮਸੀਹੀ ਦਾ ਸਬੰਧ ਮਸੀਹੀ ਦੇ ਨਾਲ ਇਸ ਤਰ੍ਹਾਂ ਦੂਜਿਆਂ ਦੇ ਉਸ ਦੇ ਸਬੰਧ ਨਾਲ ਬਦਲਿਆ ਜਾਂਦਾ ਹੈ। ਪੂਰੀ ਕਲੀਸੀਆ ਦੇ ਪੌਲਸ ਦੇ ਖਤ ਨਾਲ ਭਾਵ ਗੁਲਾਮੀ ਦੇ ਨਜ਼ਕ ਵਿਸ਼ੇ ਤੇ ਬੋਲਣ ਤੇ ਪੂਰੀ ਕਲੀਸੀਆ ਦੇ ਬਿਨਾਂ ਅੱਖ ਝਮਕੇ ਅਤੇ ਦਿਲ ਦੀ ਪੜਕਣ ਵਧ ਜਾਣ ਦੀ ਕਲਪਨਾ ਕਰੋ। ਪੜ੍ਹ ਦੀ ਸੇਵਾ, ਇਨਾਮ, ਸੇਵਾ ਅਤੇ ਪ੍ਰਣਾਮਾਂ ਉੱਤੇ ਸਚਿਆਈ ਦੀ ਗੱਲ ਦਾ ਮੁਸ਼ਕਿਲ ਭਾਗ ਖਤਮ ਹੋ ਗਿਆ। ਹਰ ਕਿਸੇ ਨੇ ਸੁੱਖ ਦਾ ਸਾਹ ਲਿਆ ਜਦ ਤੁਖਿਕੁਸ ਨੇ ਦੁਆ ਦੀ ਗੱਲ ਪੜ੍ਹ ਕੇ ਪੌਲਸ ਦੇ ਨਿੱਜੀ ਸਲਾਮਾਂ ਨਾਲ ਪੂਰਾ ਕੀਤਾ।

‘‘ਬੇਹਤਰੀਨ’’ ਬੇਸ਼ੱਕ ਅਜੇ ਆਉਣ ਵਾਲਾ ਹੋ ਸਕਦਾ ਹੈ। ‘‘ਕਿਰਪਾ ਤੁਹਾਨੂੰ ਮਿਲਦੀ ਹੋ’’ ਦੇ ਪੂਰਾ ਕਰਨ ਦੇ ਬੋੜੀ ਦੇਰ ਬਾਅਦ ਤੁਖਿਕੁਸ ਨੇ ਚਮੜੇ ਦਾ ਇਕ ਹੋਰ ਟੁਕੜਾ ਚੁੱਕਿਆ ਹੋਵੇਗਾ ਅਤੇ ਪੜ੍ਹਨ ਲੱਗਾ। ਸੁਣਨ ਵਾਲਿਆਂ ਨੂੰ ਸਮਝ ਆ ਗਿਆ ਸੀ ਕਿ ਪੌਲਸ ਨੇ ਕੁਲੋਸੇ ਦੀ ਕਲੀਸੀਆ ਦੀਆਂ ਪਰੇਸ਼ਾਨੀਆਂ ਉੱਤੇ ਗੱਲ ਖਤਮ ਨਹੀਂ ਕੀਤੀ ਸੀ। ਉਸ ਮਨੁੱਖ ਨੂੰ ਸੰਬੋਧਨ ਕਰਦੇ ਹੋਏ ਜਿਸ ਦੇ ਘਰ ਉਹ ਇਕੱਠੇ ਹੋਏ ਸਨ, ਉਸ ਨੇ ਲਿਖਿਆ, ‘‘ਫਿਲੇਮੇਨ।’’ ਫਿਰ ਉਸ ਨੇ ਫਿਲੇਮੇਨ ਦੇ ਘਰ ਦੇ ਹੋਰ ਮੈਂਬਰਾਂ ਅੱਡੀਆ ਅਤੇ ਅਰਥਿੱਪੁਸ਼ ਦਾ ਨਾਂਅ ਲਿਆ। ਕਲੀਸੀਆ ਦੇ ਲੋਕਾਂ ਨੂੰ ਲੱਗਣ ਲੱਗਾ ਕਿ ਉਹ ਕਿਸੇ ਦੇ ਨਿੱਜੀ ਖਤ ਨੂੰ ਪੜ੍ਹ ਰਹੇ ਹਨ ਜਾਂ ਕਿਸੇ ਦੀ ਨਿੱਜੀ ਗੱਲਬਾਤ ਨੂੰ ਸੁਣ ਰਹੇ ਹਨ।

ਸੰਬੋਧਨ ਵਿਚ ਅਕੀਰਲਾ ਨਾਂਅ ਕਿਸੇ ਆਦਮੀ ਦਾ ਨਹੀਂ ਬਲਕਿ ‘‘ਘਰ ਦੀ ਕਲੀਸੀਆ’’ ਦਾ ਸੀ। ਇਸ ਵਿਚ ਜਵਾਨ ਅਤੇ ਬਜ਼ੁਰਗ, ਗੁਲਾਮ ਅਤੇ ਅਜ਼ਾਦ, ਅਮੀਰ ਅਤੇ ਗ਼ਰੀਬ, ਨਰ ਅਤੇ

ਮਾਦਾ ਸਭ ਨੂੰ ਸ਼ਾਮਿਲ ਕੀਤਾ ਗਿਆ ਸੀ। ਪੇਸ਼ ਆਈ ਪਰੋਸ਼ਾਨੀ ਦਾ ਸਾਹਮਣਾ ਕਰਨ ਦੇ ਲਈ ਮਿਲ ਕੇ ਇਕੱਠੇ ਹੋਣ ਦਾ ਸੱਦਾ ਸਭ ਨੂੰ ਦਿੱਤਾ ਗਿਆ ਸੀ। ਜਿਸ ਦਾ ਉਸ ਕਲੀਸੀਆ ਨੂੰ ਪਰਿਵਾਰ ਵਰਗਾ ਮਾਹੌਲ ਲੱਗਿਆ ਜਿਹੜਾ ਪਹਿਲਾਂ ਕਦੀ ਨਹੀਂ ਲੱਗਾ ਸੀ। ਤੁਖਿਕੁਸ ਦੇ ਦੂਜਾ ਝਤ ਪੜ੍ਹਨ ਤਕ ਭਰਾ ਅਤੇ ਭੈਣਾਂ ਹੋਣ ਅਤੇ ਮਸੀਹ ਦੀ ਗੱਲਬਾਤ ਵਿਚ ਸਾਂਝੀ ਹੋਣ ਦੀ ਗੱਲ ਹਕੀਕਤ ਬਣ ਗਈ। ਗੁਲਾਮ ਦੇ ਮਾਲਕ ਨੂੰ ਉਸ ਦੇ ਭਗੋੜੇ ਨੌਰ ਦੀ ਗੱਲ ਦੱਸੀ ਜਾ ਰਹੀ ਸੀ, ਅਤੇ ਸਾਰੀ ਕਲੀਸੀਆ ਨੂੰ ਇਸ ਮਾਮਲੇ ਵਿਚ ਮਦਦ ਕਰਨ ਲਈ ਆਖਿਆ ਗਿਆ ਸੀ। ਹਰ ਮਸੀਹੀ ਵਿਚ ਜਿਸ ਨੇ ਉਸ ਦਿਨ ਫਿਲੇਮੇਨ ਦੇ ਨਾਂਅ ਝਤ ਨੂੰ ਸੁਣਿਆ ਸੀ ਮਹਿਸੂਸ ਕੀਤਾ ਕਿ ਮਸੀਹੀ ਵਿਸ਼ਵਾਸ ਭਾਵੇਂ ਇਹ ਬੋਹੁੰਦ ਨਿੱਜੀ ਹੈ ਪਰ ਇਹ ਨਿੱਜੀ ਮਸਲਾ ਨਹੀਂ ਹੈ। ਕਲੀਸੀਆ ਅਸਲ ਵਿਚ ਇਕ ਪਰਿਵਾਰ ਸੀ ਅਤੇ ਇਸ ਕਾਰਣ ਕਲੀਸੀਆ ਦੇ ਲੋਕਾਂ ਦਾ ਛਰਜ਼ ਸੀ ਕਿ ਉਹ ਆਪਣੇ ਵਿਸ਼ਵਾਸ ਦੀ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ।

### ਇਹ ਤੇਰਾ ਹੀ ਨਹੀਂ ਹੈ

ਇਹ ਸਮਝਾਉਣ ਦੇ ਇਕ ਰੂਪ ਦੇ ਢੰਗ ਵਿਚ ਕਿ ਫਿਲੇਮੇਨ ਅਤੇ ਉਨੋਸਿਆਸ ਦਾ ਨਿੱਜੀ ਤਨਾਅ ਸਮਕਾਲੀ ਕਲੀਸੀਆ ਵਿਚ ਹੋ ਸਕਦਾ ਹੈ, ਸਟੈਨਲੀ ਹਾਰਵਸ ਅਤੇ ਵਿਲੀਅਮ ਐਚ। ਵਿਲੀਅਮ ਨੇ ਇਕ ਜ਼ਬਰਦਸਤ ਕਹਾਣੀ ਦੱਸੀ ਹੈ। ਸਾਂਗ ਨਾਂਅ ਦੇ ਇਕ ਪਰੋਸ਼ਾਨ ਪਤੀ ਜਿਸ ਦਾ ਵਿਆਹ ਸੂਝ ਨਾਮਕ ਸ਼ਗਾਬੀ ਅੰਤਰ ਨਾਲ ਹੋਇਆ ਸੀ, ਇਕ ਦਿਨ ਆਪਣੇ ਪ੍ਰਚਾਰਕ ਨੂੰ ਇਹ ਦੱਸਣ ਲਈ ਸੌਦਿਆ ਕਿ ਉਸ ਦੀ ਪਤਨੀ ਨੇ ਫੇਰ ਪੀ ਲਈ ਹੈ। ਉਸ ਆਦਮੀ ਨੇ ਪਿਛਲੇ ਸਾਲਾਂ ਵਿਚ ਕਈ ਵਾਰ ਉਸ ਨੂੰ ਛੱਡਿਆ ਸੀ, ਪਰ ਇਸ ਵਾਰ ਉਸ ਨੂੰ ਫੇਰ ਕੋਸ਼ਿਸ਼ ਕਰਨ ਦੀ ਤਾਕਤ ਜਾਂ ਇੱਛਿਆ ਨਹੀਂ ਸੀ। ਉਸ ਦੀ ਇੱਛਿਆ ਅਤੇ ਧੀਰਜ ਜਵਾਬ ਦੇ ਗਏ ਸਨ।

ਜੋਖਿਆਂ ਦੀ ਬਾਈਬਲ ਕਲਾਸ ਦੀ ਇਕ ਪਰੋਸ਼ਾਨੀ ਉੱਤੇ ਐਲਨ ਨੇ ਅਗਲੇ ਦਿਨ ਪ੍ਰਚਾਰਕ ਨੂੰ ਸੂਝ ਦੇ ਸ਼ਗਾਬੀ ਹੋਣ, ਟੌਮ ਦੀ ਨਿਰਾਸ਼ਾ ਅਤੇ ਉਸ ਜੋੜੇ ਦੇ ਟੁੱਟ ਰਹੇ ਵਿਆਹ ਉੱਤੇ ਚਰਚਾ ਕਰਨ ਲਈ ਬੁਲਾਇਆ। ਪਰੋਸ਼ਾਨ ਕਰਨ ਵਾਲੀ ਗੱਲਬਾਤ ਦੇ ਕੁਝ ਮਿੰਟਾਂ ਬਾਅਦ ਐਲਨ ਨੇ ਦੱਸਿਆ ਕਿ ਇਸ ਹਾਲਾਤ ਦੀ ਗੱਲ ਉਸ ਨੂੰ ਪਰੋਸ਼ਾਨ ਕਰ ਦਿੰਦੀ ਹੈ। ਇਹ ਪੁੱਛਣ ਤੇ ਕਿ ਉਹ ਗੱਲ ਕੀਤੀ ਹੋ ਸਕਦੀ ਹੈ ਅਤੇ ਇਹ ਪ੍ਰਚਾਰਕ ਦੀ ਨਿਰਾਸ਼ਾ ਅਤੇ ਉਸ ਜੋੜੇ ਦੇ ਟੁੱਟ ਰਹੇ ਵਿਆਹ ਉੱਤੇ ਚਰਚਾ ਕਰਨ ਲਈ ਬੁਲਾਇਆ। ਪਰੋਸ਼ਾਨ ਕਰਨ ਵਾਲੀ ਗੱਲਬਾਤ ਦੇ ਕੁਝ ਮਿੰਟਾਂ ਬਾਅਦ ਐਲਨ ਨੇ ਦੱਸਿਆ ਕਿ ਇਸ ਹਾਲਾਤ ਦੀ ਗੱਲ ਉਸ ਨੂੰ ਪਰੋਸ਼ਾਨ ਕਰ ਦਿੰਦੀ ਹੈ। ਇਹ ਪੁੱਛਣ ਤੇ ਕਿ ਉਹ ਗੱਲ ਕੀਤੀ ਹੋ ਸਕਦੀ ਹੈ ਅਤੇ ਇਹ ਪ੍ਰਚਾਰਕ ਦੀ ਨਿਰਾਸ਼ਾ ਅਤੇ ਉਸ ਜੋੜੇ ਦੇ ਟੁੱਟ ਰਹੇ ਵਿਆਹ ਉੱਤੇ ਚਰਚਾ ਕਰਨ ਲਈ ਬੁਲਾਇਆ। ਪਰੋਸ਼ਾਨ ਕਰਨ ਵਾਲੀ ਗੱਲਬਾਤ ਦੇ ਕੁਝ ਮਿੰਟਾਂ ਬਾਅਦ ਐਲਨ ਨੇ ਦੱਸਿਆ ਕਿ ਇਸ ਦਿਨ ਵਾਲਾ ਵਾਹਿਗੁਰੂ ਦੇ ਉਸ ਪਾਂਥੀ ਨਾ ਆਉਣ ਦੀ ਸੂਝ ਦੇਣਾ ਹੈ। ਇਸ ਦੇ ਇਲਾਵਾ ਹਸਪਤਾਲ ਵਿਚ ਸ਼ਗਾਬੀਆਂ ਲਈ ਹੁਣੇ ਹੁਣੇ ਇਕ ਨਵਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਮੇਰਾ ਕਹਿਣਾ ਹੈ ਕਿ ਅਸੀਂ ਅੱਧਾ ਖਰਚ ਚੁੱਕਾਂਗੇ। ...<sup>4</sup> ਹਾਰਵਸ ਅਤੇ ਵਿਲੀਅਮ ਦਾ ਮੁਲਾਂਕਣ ਸਰੀ ਸੀ ਕਿ ‘ਇੰਜੀਲ ਸਾਥੋਂ ਦਯਾ, ਵਾਅਦਾ ਨਿਭਾਉਣ, ਬੱਚੇ ਜਣਨ, ਚੰਗਿਆਈ ਦੀ ਉਮੀਦ ਸਾਥੋਂ ਅਣਵਿਆਹਿਆਂ ਦੇ ਰੂਪ ਵਿਚ ਕੀਤੀ ਜਾਂਦੀ ਹੈ। ਅਸੀਂ ਪਰਿਵਾਰ ਦੇ ਰੂਪ ਵਿਚ ਰਹਿੰਦੇ ਹਾਂ, ਇਕ ਕਲੋਨੀ ਦੇ ਰੂਪ ਵਿਚ ਜਿਸ ਨੇ ਟੋਮ ਵਰਗੇ ਆਮ ਲੋਕਾਂ ਨੂੰ ਸਹੀ ਬਣਾਇਆ।’<sup>5</sup>

ਅੱਜ ਕਲੀਸੀਆ ਲਈ ਸਭ ਤੋਂ ਵੱਡੇ ਸੱਭਿਆਚਾਰ ਝਤਰੇ ਵਿਚ ਇਕ ਨਿੱਜਵਾਦ ਹੈ। ‘ਤੁਸੀਂ ਆਪਣਾ ਕੰਮ ਕਰੋ’ ਆਤ ਤੌਰ ਤੇ ਮਸੀਹੀ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਹੈ ਜਦ ਕਲੀਸੀਆ ਦੇ ਪਰਿਵਾਰ ਵਿੱਚੋਂ ਕੋਈ ਉਨ੍ਹਾਂ ਉੱਤੇ ਆਈ ਪਰੋਸ਼ਾਨੀ ਦੇ ਵਿਸ਼ੇ ਤੇ ਪੁੱਛਦਾ ਹੈ ਜਾਂ ਉਸ ਦੇ ਹਾਸੋਹੀਣੇ ਵਿਹਾਰ ਨੂੰ ਚੁਣੌਤੀ ਦਿੰਦਾ ਹੈ। ‘ਮੈਂ ਕਿਸੇ ਨੂੰ ਪਰੋਸ਼ਾਨ ਨਹੀਂ ਕਰਦਾ ਹਾਂ’ ਅਤੇ ‘ਇਹ ਮੇਰੀ ਜਿੰਦਗੀ ਹੈ।’ ਅਜਿਹੀ ਸੋਚ ਵਾਲਿਆਂ ਦੇ ਦੋ ਜਵਾਬ ਹੁੰਦੇ ਹਨ। ਇਹ ਗੱਲਾਂ ਸਾਡੇ ਸਮਾਜ ਵਿਚ ਆਮ ਤੌਰ

ਤੇ ਅਪਣਾ ਲਈਆਂ ਜਾਂਦੀਆਂ ਹਨ, ਇਸ ਕਾਰਣ ਮਸੀਹੀ ਲੋਕ ਕਈ ਵਾਰ ਇਹ ਭੁੱਲ ਜਾਂਦੇ ਹਨ ਕਿ ਉਹ ਮਸੀਹੀ ਵਿਸ਼ਵਾਸ ਤੋਂ ਉਲਟ ਚੱਲ ਰਹੇ ਹਨ।

ਕਲੀਸੀਆ ਕੋਈ ਫਿਰਕਾ ਨਹੀਂ ਹੈ ਜੋ ਕੰਟਰੋਲ ਆਪਣੇ ਹੱਥ ਵਿਚ ਰੱਖਦਾ ਹੋਵੇ ਬਲਕਿ ਇਹ ਇਕ ਪਰਿਵਾਰ ਹੈ ਜੋ ਹੱਲਸ਼ੇਰੀ ਦਿੰਦਾ ਹੈ, ਕਈ ਵਾਰ ਸਾਹਮਣਾ ਕਰਦਾ ਅਤੇ ਸਦਾ ਪ੍ਰੇਮ ਕਰਦਾ ਹੈ। ਜਦੋਂ ਕੋਈ ਮਸੀਹੀ ਆਦਮੀ ਪਾਪ ਵਿਚ ਡਿੱਗ ਜਾਂਦਾ ਹੈ ਜਾਂ ਨਿਰਾਸਾ ਵਿਚ ਫਿਸਲ ਜਾਂਦਾ ਹੈ ਤਾਂ ਮਸੀਹ ਵਿਚ ਉਸ ਦੀ ਫਿਕਰ ਕਰਨ ਵਾਲੇ ਭਰਾਵਾਂ ਅਤੇ ਭੈਣਾਂ ਦਾ ਵਿਹਾਰ ਉਸ ਨੂੰ ਪਰੋਸ਼ਾਨੀ ਨਾਲ ਨਜ਼ਿੱਠਣ ਵਿਚ ਹਰ ਹਾਲ ਵਿਚ ਮਦਦ ਲਈ ਹੋਵੇ। ਫਿਲੋਮੈਨ ਦੇ ਨਾਂ ਖਤ ਅੱਜ ਮਸੀਹੀ ਲੋਕਾਂ ਨੂੰ ਯਾਦ ਦੁਆਉਂਦਾ ਹੈ ਕਿ ...

ਤੁਹਾਡਾ ਵਿਆਹ ਸਿਰਫ਼ ਤੁਹਾਡਾ ਨਹੀਂ ਹੈ!

ਤੁਹਾਡੀਆਂ ਪਰੋਸ਼ਾਨੀਆਂ ਸਿਰਫ਼ ਤੁਹਾਡੀਆਂ ਨਹੀਂ ਹਨ!

ਤੁਹਾਡੀ ਬੇਈਜ਼ਤੀ ਸਿਰਫ਼ ਤੁਹਾਡੀ ਨਹੀਂ ਹੈ!

ਤੁਹਾਡੇ ਘਰ ਦੀਆਂ ਮੁਸ਼ਕਿਲਾਂ ਸਿਰਫ਼ ਤੁਹਾਡੀਆਂ ਨਹੀਂ ਹਨ!

ਤੁਹਾਡੀਆਂ ਪਰੀਖਿਆਵਾਂ ਸਿਰਫ਼ ਤੁਹਾਡੀਆਂ ਨਹੀਂ ਹਨ!

ਤੁਹਾਡਾ ਲੋਭ ਸਿਰਫ਼ ਤੁਹਾਡਾ ਨਹੀਂ ਹੈ!

ਤੁਹਾਡਾ ਗਰਭਵਤੀ ਹੋਣਾ ਸਿਰਫ਼ ਤੁਹਾਡਾ ਨਹੀਂ ਹੈ!

ਕੰਮ ਵਿਚ ਤੁਹਾਡਾ ਵਿਹਾਰ ਸਿਰਫ਼ ਤੁਹਾਡਾ ਨਹੀਂ ਹੈ!

ਤੁਹਾਡਾ ਝੂਠ ਬੋਲਣਾ ਸਿਰਫ਼ ਤੁਹਾਡਾ ਨਹੀਂ ਹੈ!

ਤੁਹਾਡਾ ਪਰੋਸ਼ਾਨ ਹੋਣਾ ਸਿਰਫ਼ ਤੁਹਾਡਾ ਨਹੀਂ ਹੈ!

ਤੁਹਾਡੀ ਮੌਤ ਸਿਰਫ਼ ਤੁਹਾਡੀ ਨਹੀਂ ਹੈ!

## ਟਿੱਪਣੀਆਂ

<sup>1</sup>ਵੇਖੋ ਰੋਮੀਆਂ 1:1; 1 ਕੁਰਿੰਬੀਆਂ 1:1; 2 ਕੁਰਿੰਬੀਆਂ 1:1; ਗਲਾਤੀਆਂ 1:1; 1 ਤਿਮੋਖਿਊਸ 1:1; 2 ਤਿਮੋਖਿਊਸ 1:1; ਤੀਤੁਸ 1:1. <sup>2</sup>ਖਿਓਡੇਰ ਆਫ਼ ਮੌਪਸੁਏਸੀਆ, ਪੀਟਰ ਗੋਰਡੇ ਅਤੇ ਬੋਮਸ ਸੀ. ਓਡਨ, ਸੰਪ. ਕੋਲੋਸੀਅੰਜ, 1-2 ਥੱਗਲੋਨੀਅੰਜ, 1-2 ਤਿਸੋਕੀ, ਟਾਈਟਸ, ਫਿਲੋਮੈਨ, ਐਮੋਨੈਂਟ ਕ੍ਰਿਸਚਿਅਨ ਕਮੈਂਟਰੀ ਆਨ ਸਕ੍ਰਿਪਚਰ (ਡਾਊਨਰਜ਼ ਗ੍ਰੌਵ, ਇਲਿਨੋਇ: ਇੰਟਰਵਰਸਿਟੀ ਪ੍ਰੈਸ, 2000), 311 ਵਿਚ ਦੁਹਰਾਇਆ ਗਿਆ। <sup>3</sup>ਕੁਲੁੱਕੀਆਂ ਸੰਭਵ ਤੌਰ ਤੇ ਉਸੇ ਹੀ ਐਤਵਾਰ ਉਸੇ ਹੀ ਕਲੀਸੀਆ ਵਿਚ ਫਿਲੋਮੈਨ ਦੇ ਖਤ ਦੇ ਨਹ ਹੀ ਪਕ੍ਖਿਆ ਗਿਆ। <sup>4</sup>ਸਟੈਨਲੀ ਹਾਵਰਸ ਅਤੇ ਵਿਲੀਆਮ ਐੱਚ. ਵਿਲੋਮੈਨ, ਗੈਜ਼ਿਡੈਂਟ ਏਲੀਅੰਜ: ਲਾਈਫ਼ ਇਨ ਦ ਕ੍ਰਿਸਚਿਅਨ ਕਾਲੋਨੀ (ਨੈਸ਼ਨਲ: ਅਬਿੰਗਡਨ ਪ੍ਰੈਸ, 1989), 135. <sup>5</sup>ਉਹੀ, 136.